

ਤੁਰੰਤ ਰਿਲੀਜ਼ ਲਈ

## ਸਿਟੀ ਨੇ ਬ੍ਰੈਂਪਟਨ ਦੇ ਕਾਰੋਬਾਰੀਆਂ ਦਾ ਪ੍ਰਚਾਰ ਕਰਨ ਲਈ “ਸਪੋਰਟ ਲੋਕਲ” ਮੁਹਿੰਮ ਦੀ ਸ਼ੁਰੂਆਤ ਕੀਤੀ

ਬ੍ਰੈਂਪਟਨ, ਓਨਟਾਰੀਓ (20 ਮਈ, 2020) – ਅੱਜ, ਸਿਟੀ ਆਫ ਬ੍ਰੈਂਪਟਨ ਨੇ ਨਿਵਾਸੀਆਂ ਨੂੰ ਬ੍ਰੈਂਪਟਨ ਵਿੱਚ ਹੀ *ਖਰੀਦਦਾਰੀ ਕਰਨ, ਖਾਣ-ਪੀਣ, ਗਿਫਟ ਲੈਣ ਅਤੇ ਸਥਾਨਕ ਕਾਰੋਬਾਰੀਆਂ ਨੂੰ ਸਹਿਯੋਗ ਕਰਨ* ਵਾਸਤੇ ਉਤਸ਼ਾਹਿਤ ਕਰਨ ਲਈ ਆਪਣੀ “ਸਪੋਰਟ ਲੋਕਲ” (“Support Local”) ਮੁਹਿੰਮ ਦੀ ਸ਼ੁਰੂਆਤ ਕੀਤੀ। COVID-19 (ਸੀ.ਓ.ਵੀ.ਆਈ.ਡੀ.-19) ਨੇ ਸਥਾਨਕ ਕਾਰੋਬਾਰੀਆਂ ਤੇ ਬਹੁਤ ਵੱਡਾ ਅਸਰ ਪਾਇਆ ਹੈ। ਉਹਨਾਂ ਨੂੰ ਬ੍ਰੈਂਪਟਨ ਦੇ ਭਾਈਚਾਰੇ ਤੋਂ, ਪਹਿਲਾਂ ਤੋਂ ਕਿਤੇ ਵੱਧ ਸਹਿਯੋਗ ਦੀ ਲੋੜ ਹੈ।

ਕਾਰੋਬਾਰੀ, ਔਨਲਾਈਨ ਖਰੀਦਦਾਰੀ ਅਤੇ ਪਗਡੰਡੀਆਂ ਦੇ ਕਿਨਾਰਿਆਂ ਤੋਂ ਵਸਤਾਂ ਲੈਣ ਦੀ ਪੇਸ਼ਕਸ਼ ਕਰ ਰਹੇ ਹਨ। ਹੁਣ ਉਹਨਾਂ ਨੇ ਦੁਬਾਰਾ ਦੁਕਾਨਾਂ ਵੀ ਖੋਲ੍ਹ ਲਈਆਂ ਹਨ। “ਸਪੋਰਟ ਲੋਕਲ” ਮੁਹਿੰਮ ਨਿਵਾਸੀਆਂ ਨੂੰ COVID-19 ਦੇ ਦੌਰਾਨ ਅਤੇ ਇਸਤੋਂ ਬਾਅਦ ਵੀ ਸਥਾਨਕ ਵਸਤਾਂ ਦੀ ਪੜਚੋਲ ਕਰਨ, ਉਹਨਾਂ ਦੀ ਚੋਣ ਕਰਕੇ, ਖਰੀਦਣ ਲਈ ਉਤਸ਼ਾਹਿਤ ਕਰਦੀ ਹੈ। ਘਰ ਲਿਜਾਣ ਵਾਸਤੇ ਭੋਜਨ ਦਾ ਆਰਡਰ ਕਰਨ ਤੋਂ ਲੈ ਕੇ ਗਿਫਟ ਕਾਰਡ ਖਰੀਦਣ ਅਤੇ ਦ ਰੋਜ਼ (The Rose) ਦੀ ਔਨਲਾਈਨ ਪ੍ਰੋਗਰਾਮਿੰਗ ਦੇਖਣ ਤੱਕ, ਨਿਵਾਸੀ ਸੁਰੱਖਿਅਤ ਰੂਪ ਨਾਲ ਬ੍ਰੈਂਪਟਨ ਦੀਆਂ ਕਈ ਸਥਾਨਕ ਪੇਸ਼ਕਸ਼ਾਂ ਦਾ ਅਨੁਭਵ ਲੈ ਸਕਦੇ ਹਨ।

ਲੋਕ, “ਸਪੋਰਟ ਲੋਕਲ” ਚਿੱਤਰ (“Support Local” image) ਦੇ ਨਾਲ ਅਤੇ ਹੈਸ਼ਟੈਗ #SupportLocalBrampton ਦੇ ਨਾਲ, ਸੋਸ਼ਲ ਮੀਡੀਆ ਤੇ ਆਪਣੇ ਮਨਪਸੰਦ ਕਾਰੋਬਾਰੀਆਂ ਦਾ ਪ੍ਰਚਾਰ ਕਰਕੇ ਅਤੇ ਸਥਾਨਕ ਕਾਰੋਬਾਰੀਆਂ ਦੇ ਸੋਸ਼ਲ ਮੀਡੀਆ ਖਾਤਿਆਂ ਤੇ ਉਹਨਾਂ ਨਾਲ ਜੁੜ ਕੇ ਵੀ ਬ੍ਰੈਂਪਟਨ ਦੇ ਕਾਰੋਬਾਰੀਆਂ ਲਈ ਆਪਣਾ ਸਹਿਯੋਗ ਦਿਖਾ ਸਕਦੇ ਹਨ।

ਸਥਾਨਕ ਕਾਰੋਬਾਰੀ, ਬ੍ਰੈਂਪਟਨ ਦੇ ਅਰਥਚਾਰੇ ਵਿੱਚ ਮਹੱਤਵਪੂਰਣ ਭੂਮਿਕਾ ਨਿਭਾਉਂਦੇ ਹਨ। COVID-19 ਦੀ ਸ਼ੁਰੂਆਤ ਵਿੱਚ ਹੀ, ਸਿਟੀ ਆਫ ਬ੍ਰੈਂਪਟਨ ਨੇ ਕਾਰੋਬਾਰੀਆਂ ਨੂੰ ਸਹਿਯੋਗ ਕਰਨ ਲਈ ਇਕੋਨੋਮਿਕ ਸਪੋਰਟ ਟਾਸਕ ਫੋਰਸ (Economic Support Task Force) ਬਣਾਈ, ਜਦੋਂ ਉਹ COVID-19 ਦੇ ਅਸਰਾਂ ਨਾਲ ਨਿਪਟ ਰਹੇ ਸਨ। ਹੁਣ ਤੱਕ, ਇਸ ਟਾਸਕ ਫੋਰਸ ਨੇ ਕਾਰੋਬਾਰੀਆਂ ਨਾਲ 5,000 ਤੋਂ ਵੱਧ ਵਾਰ ਗੱਲਬਾਤ ਕੀਤੀ ਹੈ। ਨਾਲ ਹੀ, COVID-19 ਦੇ ਅਸਰਾਂ ਅਤੇ ਸੰਭਾਵਿਤ ਹੱਲਾਂ ਬਾਰੇ ਵਿਚਾਰ-ਵਟਾਂਦਰਾ ਕਰਨ ਲਈ, ਟੈਲੀਫੋਨ ਟਾਊਨ ਹਾਲਸ ਦੁਆਰਾ, ਲਗਭਗ 900 ਛੋਟੇ ਕਾਰੋਬਾਰੀਆਂ ਨੂੰ ਸ਼ਾਮਲ ਕੀਤਾ। ਪਿਛਲੇ ਹਫ਼ਤੇ, [ਬ੍ਰੈਂਪਟਨ ਸਿਟੀ ਕਾਊਂਸਿਲ ਨੇ ਟਾਸਕ ਫੋਰਸ ਦੀ ਇਕੋਨੋਮਿਕ ਰਿਕਵਰੀ ਸਟ੍ਰੈਟਜੀ ਨੂੰ ਮਨਜ਼ੂਰੀ ਦਿੱਤੀ \(Brampton City Council approved the Task Force’s Economic Recovery Strategy\)](#), ਜਿਸ ਵਿੱਚ ਕਈ ਪਹਿਲਕਦਮੀਆਂ ਵਿੱਚੋਂ ਇੱਕ ਦੇ ਤੌਰ ਤੇ “ਸਪੋਰਟ ਲੋਕਲ” ਮੁਹਿੰਮ ਦਾ ਵਿਕਾਸ ਸ਼ਾਮਲ ਸੀ। ਇਹ ਮੁਹਿੰਮ ਕਾਰੋਬਾਰੀਆਂ ਨੂੰ ਸਹਿਯੋਗ ਕਰਨ ਅਤੇ ਸਿਟੀ ਦੇ ਅਰਥਚਾਰੇ ਨੂੰ ਬਹਾਲ ਕਰਨ ਵਿੱਚ ਮਦਦ ਕਰੇਗੀ।

ਹੋਰ ਜਾਣਨ ਲਈ, [www.brampton.ca/supportlocal](http://www.brampton.ca/supportlocal) ਤੇ ਜਾਓ।

### ਹਵਾਲੇ

“ਮੈਂ ਨਿਵਾਸੀਆਂ ਨੂੰ ਸਲਾਹ ਦਿੰਦਾ ਹਾਂ ਕਿ ਉਹ ਸਥਾਨਕ ਕਾਰੋਬਾਰੀਆਂ ਨੂੰ ਸਹਿਯੋਗ ਕਰਨ। ਨਾਲ ਹੀ, ਸਾਡੀ ਸਿਟੀ ਦੇ ਅਰਥਚਾਰੇ ਦੇ ਮੁੜ ਨਿਰਮਾਣ ਵਿੱਚ, ਸਾਡੇ ਬਹੁਮੁੱਲੇ ਕਾਰੋਬਾਰੀ ਭਾਈਚਾਰੇ ਨੂੰ ਸਹਿਯੋਗ ਕਰਨ ਅਤੇ ਐਂਟਰਪ੍ਰੀਨੀਅਰਸ਼ਿਪ ਵਿੱਚ ਨਿਵੇਸ਼ ਕਰਨ ਵਿੱਚ ਸਾਡੇ ਨਾਲ ਜੁੜਨ। ਨਾਲ ਮਿਲ ਕੇ, ਅਸੀਂ ਸਾਡੇ ਸ਼ਾਨਦਾਰ ਸ਼ਹਿਰ ਨੂੰ ਇਸ ਸੰਕਟ ਤੋਂ ਬਾਹਰ ਨਿੱਕਲਣ ਵਿੱਚ ਮਦਦ ਕਰਕੇ ਤਬਦੀਲੀ ਲਿਆ ਸਕਦੇ ਹਾਂ।”

– ਪੈਟਰਿਕ ਬ੍ਰਾਊਨ (Patrick Brown), ਮੇਅਰ, ਸਿਟੀ ਆਫ ਬ੍ਰੈਂਪਟਨ

“ਇਸ ਮੁਹਿੰਮ ਨੂੰ ਸ਼ੁਰੂ ਕਰਨ ਵਿੱਚ, ਅਸੀਂ ਬ੍ਰੈਂਪਟਨ ਬੋਰਡ ਆਫ ਟ੍ਰੇਡ ਅਤੇ ਡਾਉਨਟਾਊਨ ਬ੍ਰੈਂਪਟਨ ਬੀ.ਆਈ.ਏ. ਵਿਖੇ ਸਾਡੇ ਭਾਈਵਾਲਾਂ ਨਾਲ ਜੁੜੇ ਹੋਏ ਹਾਂ। ਇਸਦੇ ਦੁਆਰਾ ਅਸੀਂ ਨਿਵਾਸੀਆਂ ਨੂੰ ਸਪੋਰਟ ਲੋਕਲ ਮੁਹਿੰਮ ਨਾਲ ਜੁੜਨ, ਸਾਡੇ ਕਾਰੋਬਾਰੀਆਂ ਦੀ ਮਦਦ ਕਰਨ ਅਤੇ ਸਾਡੀ ਸਿਟੀ ਨੂੰ ਇਸ ਮਹਾਂਮਾਰੀ ਤੋਂ ਬਾਹਰ ਕੱਢ ਕੇ ਮਜ਼ਬੂਤ ਬਣਾਉਣ ਲਈ ਉਤਸ਼ਾਹਿਤ ਕਰ ਰਹੇ ਹਾਂ। ਆਉ ਨਾਲ ਮਿਲ ਕੇ ਸਾਡੇ ਭਾਈਚਾਰੇ ਵਿੱਚ ਨੈਕਰੀਆਂ ਪੈਦਾ ਕਰੀਏ ਅਤੇ ਸਾਡੇ ਅਰਥਚਾਰੇ ਨੂੰ ਵੱਧ ਮਜ਼ਬੂਤ ਬਣਾਈਏ। ਨਾਲ ਮਿਲ ਕੇ ਅਸੀਂ ਸਚਮੁੱਚ ਵੱਧ ਮਜ਼ਬੂਤ ਹਾਂ।”

– *ਮਾਈਕਲ ਪਲੇਸ਼ੀ (Michael Palleschi), ਰੀਜਨਲ ਕਾਉਂਸਲਰ, ਵਾਰਡਸ 2 ਅਤੇ 6; ਕੋ-ਚੇਅਰ, ਇਕੋਨੋਮਿਕ ਸਪੋਰਟ ਟਾਸਕ ਫੋਰਸ*

“ਹੁਣ, ਸਥਾਨਕ ਕਾਰੋਬਾਰੀਆਂ ਨੂੰ ਸਹਿਯੋਗ ਕਰਨਾ, ਪਹਿਲਾਂ ਤੋਂ ਕਿਤੇ ਵੱਧ ਮਹੱਤਵਪੂਰਣ ਹੈ – ਆਉ ਮਿਹਨਤ ਨਾਲ ਕਮਾਏ ਸਾਡੇ ਪੈਸੇ ਨੂੰ ਭਾਈਚਾਰੇ ਵਿੱਚ ਹੀ ਰਹਿਣ ਦੇਈਏ ਅਤੇ ਕਾਰੋਬਾਰੀਆਂ ਦੀ, COVID-19 ਦੇ ਤਬਾਹੀ ਭਰੇ ਅਸਰਾਂ ਤੋਂ ਬਾਹਰ ਨਿੱਕਲਣ ਵਿੱਚ ਮਦਦ ਕਰੀਏ। ਸਾਨੂੰ ਹਮੇਸ਼ਾ ਬ੍ਰੈਂਪਟਨ ਦੇ ਭਾਈਚਾਰੇ ਦੇ ਜੋਸ਼ ਤੇ ਮਾਣ ਮਹਿਸੂਸ ਹੁੰਦਾ ਹੈ – ਹੁਣ ਸਾਡੇ ਕਾਰੋਬਾਰੀਆਂ ਨੂੰ ਇਹ ਦਿਖਾਉਣ ਦਾ ਸਮਾਂ ਹੈ ਕਿ ਅਸੀਂ ਉਹਨਾਂ ਦੀ ਕਿੰਨੀ ਕਦਰ ਕਰਦੇ ਹਾਂ।”

– *ਪਾਲ ਵਿਸੇਂਟ (Paul Vicente), ਰੀਜਨਲ ਕਾਉਂਸਲਰ, ਵਾਰਡਸ 1 ਅਤੇ 5; ਕੋ-ਚੇਅਰ, ਇਕੋਨੋਮਿਕ ਸਪੋਰਟ ਟਾਸਕ ਫੋਰਸ*

“COVID-19 ਦੇ ਅਸਰਾਂ ਤੋਂ ਬਾਹਰ ਨਿੱਕਲਣ ਵਿੱਚ ਕੰਮ ਕਰਦੇ ਸਮੇਂ, ਅਸੀਂ ਸਾਡੇ ਨਿਵਾਸੀਆਂ ਅਤੇ ਕਾਰੋਬਾਰੀਆਂ ਵੱਲੋਂ ਹਮਦਰਦੀ, ਸਹਿਯੋਗ ਅਤੇ ਭਾਈਚਾਰਕ ਜੋਸ਼ ਦੇ ਕਈ ਕੰਮ ਦੇਖੇ ਹਨ। ਆਉ ਸਿਟੀ ਨੂੰ ਦੁਬਾਰਾ ਖੋਲ੍ਹਣ ਵੱਲ ਅੱਗੇ ਵਧਦੇ ਹੋਏ, ਇਸ ਸ਼ਾਨਦਾਰ ਜੋਸ਼ ਨੂੰ ਕਾਇਮ ਰੱਖੀਏ।”

– *ਡੇਵਿਡ ਬੈਰਿਕ (David Barrick), ਚੀਫ ਐਡਮਿਨਿਸਟ੍ਰੇਟਿਵ ਅਫਸਰ, ਸਿਟੀ ਆਫ ਬ੍ਰੈਂਪਟਨ*

-30-

**ਮੀਡੀਆ ਸੰਪਰਕ**

ਮੋਨਿਕਾ ਦੁੱਗਲ (Monika Duggal)

ਕੋਆਰਡੀਨੇਟਰ, ਮੀਡੀਆ ਐਂਡ ਕਮਿਊਨਿਟੀ ਐਂਗੇਜਮੈਂਟ

ਸਟ੍ਰੈਟਜਿਕ ਕਮਿਊਨਿਕੇਸ਼ਨ

ਸਿਟੀ ਆਫ ਬ੍ਰੈਂਪਟਨ

905-874-3426 | [Monika.Duggal@brampton.ca](mailto:Monika.Duggal@brampton.ca)